

Sri Guru Granth Sahib

Displaying 5 of

ਨਾਨਕ ਆਖਣਿ ਸਭੁ ਕੋ ਆਖੈ ਇਕ ਦੂ ਇਕੁ ਸਿਆਣਾ ॥

Naanak Aakhan Sabh Ko Aakhai Eik Dhoo Eik Siaanaa ||

O Nanak, everyone speaks of Him, each one wiser than the rest.

ਜਪੁ (ਮਃ ੧) ੨੧:੧੬ - ਗੁਰੂ ਗ੍ਰੰਥ ਸਾਹਿਬ: ਅੰਗ ੫ ਪੰ. ੧

Jap Guru Nanak Dev

ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ ॥

Vaddaa Saahib Vaddee Naaee Keethaa Jaa Kaa Hovai ||

Great is the Master, Great is His Name. Whatever happens is according to His Will.

ਜਪੁ (ਮਃ ੧) ੨੧:੧੭ - ਗੁਰੂ ਗ੍ਰੰਥ ਸਾਹਿਬ: ਅੰਗ ੫ ਪੰ. ੧

Jap Guru Nanak Dev

ਨਾਨਕ ਜੇ ਕੋ ਆਪੋ ਜਾਣੈ ਅਗੈ ਗਇਆ ਨ ਸੋਹੈ ॥੨੧॥

Naanak Jae Ko Aapa Jaanai Agai Gaeiaa N Sohai ||21||

O Nanak, one who claims to know everything shall not be decorated in the world hereafter. ||21||

ਜਪੁ (ਮਃ ੧) ੨੧:੧੮ - ਗੁਰੂ ਗ੍ਰੰਥ ਸਾਹਿਬ: ਅੰਗ ੫ ਪੰ. ੨

Jap Guru Nanak Dev

ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥

Paathaalaa Paathaal Lakh Aagaasaa Aagaas ||

There are nether worlds beneath nether worlds, and hundreds of thousands of heavenly worlds above.

ਜਪੁ (ਮਃ ੧) ੨੨:੧ - ਗੁਰੂ ਗ੍ਰੰਥ ਸਾਹਿਬ: ਅੰਗ ੫ ਪੰ. ੨

Jap Guru Nanak Dev

ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥

Ourrak Ourrak Bhaal Thhakaee Vaedh Kehan Eik Vaath ||

The Vedas say that you can search and search for them all, until you grow weary.

ਜਪੁ (ਮਃ ੧) ੨੨:੨ - ਗੁਰੂ ਗ੍ਰੰਥ ਸਾਹਿਬ: ਅੰਗ ੫ ਪੰ. ੩

Jap Guru Nanak Dev

ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥

Sehas Athaareh Kehan Kathaebaa Asuloo Eik Dhhaath ||

The scriptures say that there are 18,000 worlds, but in reality, there is only One Universe.

ਜਪੁ (ਮਃ ੧) ੨੨:੩ - ਗੁਰੂ ਗ੍ਰੰਥ ਸਾਹਿਬ: ਅੰਗ ੫ ਪੰ. ੩

Jap Guru Nanak Dev

ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥

Laekhaa Hoe Th Likheei Laekhai Hoe Vinaas ||

If you try to write an account of this, you will surely finish yourself before you finish writing it.

ਜਪੁ (ਮਃ ੧) ੨੨:੪ - ਗੁਰੂ ਗ੍ਰੰਥ ਸਾਹਿਬ: ਅੰਗ ੫ ਪੰ. ੪

Jap Guru Nanak Dev

ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥੨੨॥

Naanak Vaddaa Aakheei Aapae Jaanai Aap ||22||

O Nanak, call Him Great! He Himself knows Himself. ||22||

ਜਪੁ (ਮਃ ੧) ੨੨:੫ - ਗੁਰੂ ਗ੍ਰੰਥ ਸਾਹਿਬ: ਅੰਗ ੫ ਪੰ. ੪

Jap Guru Nanak Dev

ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ ॥

Saalaahie Saalaahi Eaethee Surath N Paeeaa ||

The praisers praise the Lord, but they do not obtain intuitive understanding

ਜਪੁ (ਮਃ ੧) ੨੩:੧ - ਗੁਰੂ ਗ੍ਰੰਥ ਸਾਹਿਬ: ਅੰਗ ੫ ਪੰ. ੫

Jap Guru Nanak Dev

ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ ॥

Nadheaaa Athai Vaah Pavehi Samundh N Jaaneeahi ||

The streams and rivers flowing into the ocean do not know its vastness.

ਜਪੁ (ਮਃ ੧) ੨੩:੨ - ਗੁਰੂ ਗ੍ਰੰਥ ਸਾਹਿਬ: ਅੰਗ ੫ ਪੰ. ੫

Jap Guru Nanak Dev

ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ ॥

Samundh Saah Sulathan Girehaa Saethee Maal Dhhan ||

Even kings and emperors, with mountains of property and oceans of wealth

ਜਪੁ (ਮਃ ੧) ੨੩:੩ - ਗੁਰੂ ਗ੍ਰੰਥ ਸਾਹਿਬ: ਅੰਗ ੫ ਪੰ. ੬

Jap Guru Nanak Dev

ਕੀਤੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ ॥੨੩॥

Keerree Thul N Hovanee Jae This Manahu N Ve sarehi ||23||

-these are not even equal to an ant, who does not forget God. ||23||

ਜਪੁ (ਮਃ ੧) ੨੩:੪ - ਗੁਰੂ ਗ੍ਰੰਥ ਸਾਹਿਬ: ਅੰਗ ੫ ਪੰ. ੬

Jap Guru Nanak Dev

ਅੰਤੁ ਨ ਸਿਫਤੀ ਕਹਣਿ ਨ ਅੰਤੁ ॥

Anth N Sifathee Kehan N Anth ||

Endless are His Praises, endless are those who speak them.

ਜਪੁ (ਮਃ ੧) ੨੪:੧ - ਗੁਰੂ ਗ੍ਰੰਥ ਸਾਹਿਬ: ਅੰਗ ੫ ਪੰ. ੬

Jap Guru Nanak Dev

ਅੰਤੁ ਨ ਕਰਣੈ ਦੇਣਿ ਨ ਅੰਤੁ ||

Anth N Karanai Dhaen N Anth ||

Endless are His Actions, endless are His Gifts.

ਜਪੁ (ਮਃ ੧) ੨੪:੨ - ਗੁਰੂ ਗ੍ਰੰਥ ਸਾਹਿਬ: ਅੰਗ ੫ ਪੰ. ੭

Jap Guru Nanak Dev

ਅੰਤੁ ਨ ਵੇਖਣਿ ਸੁਣਣਿ ਨ ਅੰਤੁ ||

Anth N Vaekhan Sunan N Anth ||

Endless is His Vision, endless is His Hearing.

ਜਪੁ (ਮਃ ੧) ੨੪:੩ - ਗੁਰੂ ਗ੍ਰੰਥ ਸਾਹਿਬ: ਅੰਗ ੫ ਪੰ. ੭

Jap Guru Nanak Dev

ਅੰਤੁ ਨ ਜਾਪੈ ਕਿਆ ਮਨਿ ਮੰਤੁ ||

Anth N Jaapai Kiaa Man Manth ||

His limits cannot be perceived. What is the Mystery of His Mind?

ਜਪੁ (ਮਃ ੧) ੨੪:੪ - ਗੁਰੂ ਗ੍ਰੰਥ ਸਾਹਿਬ: ਅੰਗ ੫ ਪੰ. ੭

Jap Guru Nanak Dev

ਅੰਤੁ ਨ ਜਾਪੈ ਕੀਤਾ ਆਕਾਰੁ ||

Anth N Jaapai Keethaa Aakaar ||

The limits of the created universe cannot be perceived.

ਜਪੁ (ਮਃ ੧) ੨੪:੫ - ਗੁਰੂ ਗ੍ਰੰਥ ਸਾਹਿਬ: ਅੰਗ ੫ ਪੰ. ੮

Jap Guru Nanak Dev

ਅੰਤੁ ਨ ਜਾਪੈ ਪਾਰਾਵਾਰੁ ||

Anth N Jaapai Paaraavaar ||

Its limits here and beyond cannot be perceived.

ਜਪੁ (ਮਃ ੧) ੨੪:੬ - ਗੁਰੂ ਗ੍ਰੰਥ ਸਾਹਿਬ: ਅੰਗ ੫ ਪੰ. ੮

Jap Guru Nanak Dev

ਅੰਤ ਕਾਰਣਿ ਕੇਤੇ ਬਿਲਲਾਹਿ ||

Anth Kaaran Kaethae Bilalaahi ||

Many struggle to know His limits,

ਜਪੁ (ਮਃ ੧) ੨੪:੭ - ਗੁਰੂ ਗ੍ਰੰਥ ਸਾਹਿਬ: ਅੰਗ ੫ ਪੰ. ੮

Jap Guru Nanak Dev

ਤਾ ਕੇ ਅੰਤ ਨ ਪਾਏ ਜਾਹਿ ॥

Thaa Kae Anth N Paaeae Jaahi ||

But His limits cannot be found.

ਜਪੁ (ਮਃ ੧) ੨੪:੯ - ਗੁਰੂ ਗ੍ਰੰਥ ਸਾਹਿਬ: ਅੰਗ ੫ ਪੰ. ੯

Jap Guru Nanak Dev

ਏਹੁ ਅੰਤੁ ਨ ਜਾਣੈ ਕੋਇ ॥

Eaehu Anth N Jaanai Koe ||

No one can know these limits.

ਜਪੁ (ਮਃ ੧) ੨੪:੯ - ਗੁਰੂ ਗ੍ਰੰਥ ਸਾਹਿਬ: ਅੰਗ ੫ ਪੰ. ੯

Jap Guru Nanak Dev

ਬਹੁਤਾ ਕਹੀਐ ਬਹੁਤਾ ਹੋਇ ॥

Bahuthaa Keheei Bahuthaa Hoe ||

The more you say about them, the more there still remains to be said.

ਜਪੁ (ਮਃ ੧) ੨੪:੧੦ - ਗੁਰੂ ਗ੍ਰੰਥ ਸਾਹਿਬ: ਅੰਗ ੫ ਪੰ. ੯

Jap Guru Nanak Dev

ਵਡਾ ਸਾਹਿਬੁ ਉਚਾ ਥਾਉ ॥

Vaddaa Saahib Oochaa Thhaao ||

Great is the Master, High is His Heavenly Home.

ਜਪੁ (ਮਃ ੧) ੨੪:੧੧ - ਗੁਰੂ ਗ੍ਰੰਥ ਸਾਹਿਬ: ਅੰਗ ੫ ਪੰ. ੯

Jap Guru Nanak Dev

ਉਚੇ ਉਪਰਿ ਉਚਾ ਨਾਉ ॥

Oochae Oupar Oochaa Naaoo ||

Highest of the High, above all is His Name.

ਜਪੁ (ਮਃ ੧) ੨੪:੧੨ - ਗੁਰੂ ਗ੍ਰੰਥ ਸਾਹਿਬ: ਅੰਗ ੫ ਪੰ. ੧੦

Jap Guru Nanak Dev

ਏਵਡੁ ਉਚਾ ਹੋਵੈ ਕੋਇ ॥

Eaevadd Oochaa Hovai Koe ||

Only one as Great and as High as God

ਜਪੁ (ਮਃ ੧) ੨੪:੧੩ - ਗੁਰੂ ਗ੍ਰੰਥ ਸਾਹਿਬ: ਅੰਗ ੫ ਪੰ. ੧੦

Jap Guru Nanak Dev

ਤਿਸੁ ਉਚੇ ਕਉ ਜਾਣੈ ਸੋਇ ॥

This Oochae Ko Jaanai Soe ||

Can know His Lofty and Exalted State.

ਜਪੁ (ਮਃ ੧) ੨੪:੧੪ - ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੦

Jap Guru Nanak Dev

ਜੇਵਡੁ ਆਪਿ ਜਾਣੈ ਆਪਿ ਆਪਿ ॥

Jaevadd Aap Jaanai Aap Aap ||

Only He Himself is that Great. He Himself knows Himself.

ਜਪੁ (ਮਃ ੧) ੨੪:੧੫ - ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੦

Jap Guru Nanak Dev

ਨਾਨਕ ਨਦਰੀ ਕਰਮੀ ਦਾਤਿ ॥੨੪॥

Naanak Nadharee Karamee Dhaath ||24||

O Nanak, by His Glance of Grace, He bestows His Blessings. ||24||

ਜਪੁ (ਮਃ ੧) ੨੪:੧੬ - ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੧

Jap Guru Nanak Dev

ਬਹੁਤਾ ਕਰਮੁ ਲਿਖਿਆ ਨਾ ਜਾਇ ॥

Bahuthaa Karam Likhiaa Naa Jaae ||

His Blessings are so abundant that there can be no written account of them.

ਜਪੁ (ਮਃ ੧) ੨੫:੧ - ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੧

Jap Guru Nanak Dev

ਵਡਾ ਦਾਤਾ ਤਿਲੁ ਨ ਤਮਾਇ ॥

Vaddaa Dhaathaa Thil N Thamaae ||

The Great Giver does not hold back anything.

ਜਪੁ (ਮਃ ੧) ੨੫:੨ - ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੧

Jap Guru Nanak Dev

ਕੇਤੇ ਮੰਗਹਿ ਜੋਧ ਅਪਾਰ ॥

Kaethae Mangehi Jodhh Apaar ||

There are so many great, heroic warriors begging at the Door of the Infinite Lord.

ਜਪੁ (ਮਃ ੧) ੨੫:੩ - ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੨

Jap Guru Nanak Dev

ਕੇਤਿਆ ਗਣਤ ਨਹੀ ਵੀਚਾਰੁ ॥

Kaethiaa Ganath Nehee Veechaar ||

So many contemplate and dwell upon Him, that they cannot be counted.

ਜਪੁ (ਮਃ ੧) ੨੫:੪ - ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੨

Jap Guru Nanak Dev

ਕੇਤੇ ਖਪਿ ਤੁਟਹਿ ਵੇਕਾਰ ॥

Kaethae Khap Thuttehi Vaekaar ||

So many waste away to death engaged in corruption.

ਜਪੁ (ਮਃ ੧) ੨੫:੫ - ਗੁਰੂ ਗ੍ਰੰਥ ਸਾਹਿਬ: ਅੰਗ ੫ ਪੰ. ੧੨

Jap Guru Nanak Dev

ਕੇਤੇ ਲੈ ਲੈ ਮੁਕਰੁ ਪਾਹਿ ||

Kaethae Lai Lai Mukar Paahi ||

So many take and take again, and then deny receiving.

ਜਪੁ (ਮਃ ੧) ੨੫:੬ - ਗੁਰੂ ਗ੍ਰੰਥ ਸਾਹਿਬ: ਅੰਗ ੫ ਪੰ. ੧੨

Jap Guru Nanak Dev

ਕੇਤੇ ਮੁਰਖ ਖਾਹੀ ਖਾਹਿ ||

Kaethae Moorakh Khaahee Khaahi ||

So many foolish consumers keep on consuming.

ਜਪੁ (ਮਃ ੧) ੨੫:੭ - ਗੁਰੂ ਗ੍ਰੰਥ ਸਾਹਿਬ: ਅੰਗ ੫ ਪੰ. ੧੩

Jap Guru Nanak Dev

ਕੇਤਿਆ ਦੂਖ ਭੂਖ ਸਦ ਮਾਰ ||

Kaethiaa Dhookh Bhookh Sadh Maar ||

So many endure distress, deprivation and constant abuse.

ਜਪੁ (ਮਃ ੧) ੨੫:੮ - ਗੁਰੂ ਗ੍ਰੰਥ ਸਾਹਿਬ: ਅੰਗ ੫ ਪੰ. ੧੩

Jap Guru Nanak Dev

ਏਹਿ ਭਿ ਦਾਤਿ ਤੇਰੀ ਦਾਤਾਰ ||

Eaehi Bh Dhaath Thaeree Dhaathaar ||

Even these are Your Gifts, O Great Giver!

ਜਪੁ (ਮਃ ੧) ੨੫:੯ - ਗੁਰੂ ਗ੍ਰੰਥ ਸਾਹਿਬ: ਅੰਗ ੫ ਪੰ. ੧੩

Jap Guru Nanak Dev

ਬੰਦਿ ਖਲਾਸੀ ਭਾਣੈ ਹੋਇ ||

Bandh Khalaasee Bhaanai Hoe ||

Liberation from bondage comes only by Your Will.

ਜਪੁ (ਮਃ ੧) ੨੫:੧੦ - ਗੁਰੂ ਗ੍ਰੰਥ ਸਾਹਿਬ: ਅੰਗ ੫ ਪੰ. ੧੩

Jap Guru Nanak Dev

ਹੋਰੁ ਆਖਿ ਨ ਸਕੈ ਕੋਇ ||

Hor Aakh N Sakai Koe ||

No one else has any say in this.

ਜਪੁ (ਮਃ ੧) ੨੫:੧੧ - ਗੁਰੂ ਗ੍ਰੰਥ ਸਾਹਿਬ: ਅੰਗ ੫ ਪੰ. ੧੪

Jap Guru Nanak Dev

ਜੇ ਕੋ ਖਾਇਕੁ ਆਖਣਿ ਪਾਇ ॥

Jae Ko Khaaeik Aakhan Paae ||

If some fool should presume to say that he does,

ਜਪੁ (ਮਃ ੧) ੨੫:੧੨ - ਗੁਰੂ ਗ੍ਰੰਥ ਸਾਹਿਬ: ਅੰਗ ੫ ਪੰ. ੧੪

Jap Guru Nanak Dev

ਓਹੁ ਜਾਣੈ ਜੇਤੀਆ ਮੁਹਿ ਖਾਇ ॥

Ouhu Jaanai Jaetheeaa Muhi Khaae ||

He shall learn, and feel the effects of his folly.

ਜਪੁ (ਮਃ ੧) ੨੫:੧੩ - ਗੁਰੂ ਗ੍ਰੰਥ ਸਾਹਿਬ: ਅੰਗ ੫ ਪੰ. ੧੪

Jap Guru Nanak Dev

ਆਪੇ ਜਾਣੈ ਆਪੇ ਦੇਇ ॥

Aapae Jaanai Aapae Dhaee ||

He Himself knows, He Himself gives.

ਜਪੁ (ਮਃ ੧) ੨੫:੧੪ - ਗੁਰੂ ਗ੍ਰੰਥ ਸਾਹਿਬ: ਅੰਗ ੫ ਪੰ. ੧੪

Jap Guru Nanak Dev

ਆਖਹਿ ਸਿ ਭਿ ਕੇਈ ਕੇਇ ॥

Aakhehi S Bh Kaeee Kae ||

Few, very few are those who acknowledge this.

ਜਪੁ (ਮਃ ੧) ੨੫:੧੫ - ਗੁਰੂ ਗ੍ਰੰਥ ਸਾਹਿਬ: ਅੰਗ ੫ ਪੰ. ੧੫

Jap Guru Nanak Dev

ਜਿਸ ਨੋ ਬਖਸੇ ਸਿਫਤਿ ਸਾਲਾਹ ॥

Jis No Bakhasae Sifath Saalaah ||

One who is blessed to sing the Praises of the Lord,

ਜਪੁ (ਮਃ ੧) ੨੫:੧੬ - ਗੁਰੂ ਗ੍ਰੰਥ ਸਾਹਿਬ: ਅੰਗ ੫ ਪੰ. ੧੫

Jap Guru Nanak Dev

ਨਾਨਕ ਪਾਤਿਸਾਹੀ ਪਾਤਿਸਾਹੁ ॥੨੫॥

Naanak Paathisaahee Paathisaahu ||25||

O Nanak, is the king of kings. ||25||

ਜਪੁ (ਮਃ ੧) ੨੫:੧੭ - ਗੁਰੂ ਗ੍ਰੰਥ ਸਾਹਿਬ: ਅੰਗ ੫ ਪੰ. ੧੫

Jap Guru Nanak Dev

ਅਮੁਲ ਗੁਣ ਅਮੁਲ ਵਾਪਾਰ ॥

Amul Gun Amul Vaapaar ||

Priceless are His Virtues, Priceless are His Dealings.

ਜਪੁ (ਮਃ ੧) ੨੬:੧ - ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੬

Jap Guru Nanak Dev

ਅਮੁਲ ਵਾਪਾਰੀਏ ਅਮੁਲ ਭੰਡਾਰ ॥

Amul Vaapaareeeae Amul Bhanddaar ॥

Priceless are His Dealers, Priceless are His Treasures.

ਜਪੁ (ਮਃ ੧) ੨੬:੨ - ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੬

Jap Guru Nanak Dev

ਅਮੁਲ ਆਵਹਿ ਅਮੁਲ ਲੈ ਜਾਹਿ ॥

Amul Aavehi Amul Lai Jaahi ॥

Priceless are those who come to Him, Priceless are those who buy from Him.

ਜਪੁ (ਮਃ ੧) ੨੬:੩ - ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੬

Jap Guru Nanak Dev

ਅਮੁਲ ਭਾਇ ਅਮੁਲਾ ਸਮਾਹਿ ॥

Amul Bhaae Amulaa Samaahi ॥

Priceless is Love for Him, Priceless is absorption into Him.

ਜਪੁ (ਮਃ ੧) ੨੬:੪ - ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੭

Jap Guru Nanak Dev

ਅਮੁਲੁ ਧਰਮੁ ਅਮੁਲੁ ਦੀਬਾਣੁ ॥

Amul Dharam Amul Dheebaan ॥

Priceless is the Divine Law of Dharma, Priceless is the Divine Court of Justice.

ਜਪੁ (ਮਃ ੧) ੨੬:੫ - ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੭

Jap Guru Nanak Dev

ਅਮੁਲੁ ਤੁਲੁ ਅਮੁਲੁ ਪਰਵਾਣੁ ॥

Amul Thul Amul Paravaan ॥

Priceless are the scales, priceless are the weights.

ਜਪੁ (ਮਃ ੧) ੨੬:੬ - ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੭

Jap Guru Nanak Dev

ਅਮੁਲੁ ਬਖਸੀਸ ਅਮੁਲੁ ਨੀਸਾਣੁ ॥

Amul Bakhasees Amul Neesaan ॥

Priceless are His Blessings, Priceless is His Banner and Insignia.

ਜਪੁ (ਮਃ ੧) ੨੬:੭ - ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੭

Jap Guru Nanak Dev

ਅਮੁਲੁ ਕਰਮੁ ਅਮੁਲੁ ਫੁਰਮਾਣੁ ॥

Amul Karam Amul Furamaan ||

Priceless is His Mercy, Priceless is His Royal Command.

ਜਪੁ (ਮਃ ੧) ੨੬:੯ - ਗੁਰੂ ਗ੍ਰੰਥ ਸਾਹਿਬ: ਅੰਗ ੫ ਪੰ. ੧੯

Jap Guru Nanak Dev

ਅਮੁਲੋ ਅਮੁਲੁ ਆਖਿਆ ਨ ਜਾਇ ॥

Amulo Amul Aakhiaa N Jaae ||

Priceless, O Priceless beyond expression!

ਜਪੁ (ਮਃ ੧) ੨੬:੯ - ਗੁਰੂ ਗ੍ਰੰਥ ਸਾਹਿਬ: ਅੰਗ ੫ ਪੰ. ੧੯

Jap Guru Nanak Dev

ਆਖਿ ਆਖਿ ਰਹੇ ਲਿਵ ਲਾਇ ॥

Aakh Aakh Rehae Liv Laae ||

Speak of Him continually, and remain absorbed in His Love.

ਜਪੁ (ਮਃ ੧) ੨੬:੧੦ - ਗੁਰੂ ਗ੍ਰੰਥ ਸਾਹਿਬ: ਅੰਗ ੫ ਪੰ. ੧੯

Jap Guru Nanak Dev

ਆਖਹਿ ਵੇਦ ਪਾਠ ਪੁਰਾਣ ॥

Aakhehi Vaedh Paath Puraan ||

The Vedas and the Puraanas speak.

ਜਪੁ (ਮਃ ੧) ੨੬:੧੧ - ਗੁਰੂ ਗ੍ਰੰਥ ਸਾਹਿਬ: ਅੰਗ ੫ ਪੰ. ੧੯

Jap Guru Nanak Dev

ਆਖਹਿ ਪੜੇ ਕਰਹਿ ਵਖਿਆਣ ॥

Aakhehi Parrae Karehi Vakhiaan ||

The scholars speak and lecture.

ਜਪੁ (ਮਃ ੧) ੨੬:੧੨ - ਗੁਰੂ ਗ੍ਰੰਥ ਸਾਹਿਬ: ਅੰਗ ੫ ਪੰ. ੧੯

Jap Guru Nanak Dev

ਆਖਹਿ ਬਰਮੇ ਆਖਹਿ ਇੰਦ ॥

Aakhehi Baramae Aakhehi Eindh ||

Brahma speaks, Indra speaks.

ਜਪੁ (ਮਃ ੧) ੨੬:੧੩ - ਗੁਰੂ ਗ੍ਰੰਥ ਸਾਹਿਬ: ਅੰਗ ੫ ਪੰ. ੧੯

Jap Guru Nanak Dev